


# ਜੀਵਨ ਦੀ ਸੁਰੱਖਿਆ



ਕਰਨ ਵਾਲੇ  
ਮਾਪੇ ਬਣੋ



ਬੱਚਿਆਂ ਨੂੰ ਖੇਡ ਦੇ ਦੌਰਾਨ ਉਨ੍ਹਾਂ ਦੀ ਸੀਮਾਵਾਂ ਦੀ ਪਰਿਖਿਆ ਕਰਨ ਦੇਣਾ ਚੰਗਾ ਹੈ। ਜੀਵਨ ਦੀ ਸੁਰੱਖਿਆ ਕਰਨ ਵਾਲੇ ਮਾਪੇ ਬਣਨ ਦਾ ਮਤਲਬ ਚੌਕਸੀ ਦੇਖਭਾਲ ਦੇਣਾ ਹੈ\*, ਪਾਲਣ ਪੋਸ਼ਣ ਦਾ ਤਰੀਕਾ ਜੋ ਬੱਚਿਆਂ ਨੂੰ ਜੋਖਮ ਦੀ ਸਮਝ ਅਤੇ ਇਸ ਦੇ ਪ੍ਰਬੰਧਨ ਲਈ ਵਿਸ਼ਵਾਸ ਪੈਦਾ ਕਰਨ ਦੀ ਆਗਿਆ ਦਿੰਦਾ ਹੈ।



## ਖੁੱਲਾ ਧਿਆਨ

ਸੰਭਾਵਤ ਖਤਰੇ ਦੇ ਸੰਕੇਤ ਨਹੀਂ


- ਦੇਖਭਾਲ ਦੀ ਰੁਚੀ ਨੂੰ ਦਰਸਾਓ
- ਦਖਲਅੰਦਾਜ਼ੀ ਤੋਂ ਪਰਹੇਜ਼ ਕਰੋ
- ਭਰੋਸਾ ਕਰੋ ਕਿ ਤੁਹਾਡਾ ਬੱਚਾ ਜੋਖਮ ਨੂੰ ਸੰਭਾਲਣ ਦੇ ਯੋਗ ਹੈ



## ਕੇਂਦਰ ਧਿਆਨ

ਸੰਭਾਵਤ ਖਤਰੇ ਦੇ ਕੁਝ ਸੰਕੇਤ

- ਜਾਂਚ ਕਰੋ ਕਿ ਤੁਹਾਡਾ ਬੱਚਾ ਸੰਭਾਵਤ ਜੋਖਮਾਂ ਤੋਂ ਜਾਣੂ ਹੈ
- ਪੁੱਛੋ ਕਿ ਉਹ ਜੋਖਮਾਂ ਨੂੰ ਕਿਵੇਂ ਪ੍ਰਬੰਧਿਤ ਕਰਦੇ ਹਨ
- ਫੈਸਲਾ ਕਰੋ ਕਿ ਜੇ ਤੁਹਾਡਾ ਬੱਚਾ ਜੋਖਮਾਂ ਦੇ ਪ੍ਰਬੰਧਨ ਤੋਂ ਜਾਣੂ ਅਤੇ ਸੌਖਾ ਹੈ



## ਕਿਰਿਆਸ਼ੀਲ ਸੁਰੱਖਿਆ

ਅਸਵੀਕਾਰਨਯੋਗ ਜੋਖਮ ਪੱਧਰ

- ਦਖਲ ਦਿਓ
- ਜੋਖਮਾਂ ਨੂੰ ਘਟਾਉਣ ਲਈ ਕਦਮ ਚੁੱਕੋ
- ਬੱਚੇ ਨੂੰ ਸ਼ਕਤੀਕਰਨ ਵਾਲੀ ਭਾਸ਼ਾ ਦੀ ਵਰਤੋਂ ਕਰੋ
- ਉਨ੍ਹਾਂ ਨੂੰ ਕਮਜ਼ੋਰ ਜਾਂ ਸ਼ਕਤੀਹੀਣ ਮਹਿਸੂਸ ਕਰਨ ਤੋਂ ਪਰਹੇਜ਼ ਕਰੋ

ਹਾਂ ਨਹੀਂ